

ਤੁਰੰਤ ਰਿਲੀਜ਼ ਲਈ

## ਬਿਗ ਬ੍ਰੈਂਪਟਨ ਆਰਟਿਸਟ ਸਪੇਸ ਸਰਵੇਖਣ

ਬ੍ਰੈਂਪਟਨ, ਓਨਟਾਰੀਓ (23 ਅਗਸਤ, 2021) – ਸਿਟੀ ਆਫ ਬ੍ਰੈਂਪਟਨ ਦੀ [ਆਰਟਸ, ਕਲਚਰ ਐਂਡ ਕ੍ਰਿਏਟਿਵ ਇੰਡਸਟਰੀ ਡਿਵੈਲਪਮੈਂਟ ਏਜੰਸੀ \(Arts, Culture & Creative Industry Development Agency\)](#) (ਏ.ਸੀ.ਸੀ.ਆਈ.ਡੀ.ਏ.), (ACCIDA) ਲੋਕਲ ਕਲਾਕਾਰਾਂ ਅਤੇ ਕਲਾ ਸੰਗਠਨਾਂ ਨੂੰ, ਪੂਰੇ ਸ਼ਹਿਰ ਦੀ ਸਸਤੀ ਥਾਂ ਤੱਕ ਪਹੁੰਚ ਬਾਰੇ ਫੀਡਬੈਕ ਪ੍ਰਦਾਨ ਕਰਨ ਲਈ, [ਬਿਗ ਬ੍ਰੈਂਪਟਨ ਆਰਟਿਸਟ ਸਪੇਸ ਸਰਵੇਖਣ \(BIG Brampton Artist Space Survey\)](#) ਪੂਰਾ ਕਰਨ ਦੀ ਬੇਨਤੀ ਕਰ ਰਹੀ ਹੈ। ਵਰਕਸ਼ਾਪਾਂ ਤਿਆਰ ਕਰਨ, ਪੇਸ਼ ਕਰਨ ਅਤੇ ਅਸਾਨ ਬਣਾਉਣ, ਦਫਤਰ ਸਥਾਪਤ ਕਰਨ, ਕੰਮ ਡਿਸਪਲੇ ਕਰਨ ਅਤੇ ਵੇਚਣ ਵਾਸਤੇ ਥਾਂ ਤੱਕ ਪਹੁੰਚ, ਬ੍ਰੈਂਪਟਨ ਦੀ ਕਲਾ ਕਮਿਊਨਿਟੀ ਦੀ ਰਚਨਾਤਮਕਤਾ ਅਤੇ ਸਫਲਤਾ ਲਈ ਬੇਹੱਦ ਮਹੱਤਵਪੂਰਣ ਹੈ, ਖਾਸ ਕਰਕੇ ਜਦੋਂ ਇਹ ਖੇਤਰ ਕੋਵਿਡ-19 (COVID-19) ਤੋਂ ਬਹਾਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ।

ਬਿਗ ਬ੍ਰੈਂਪਟਨ ਆਰਟਿਸਟ ਸਪੇਸ ਸਰਵੇਖਣ (BIG Brampton Artist Space Survey), ਸ਼ੁੱਕਰਵਾਰ, 24 ਸਤੰਬਰ ਤੱਕ ਉਪਲਬਧ ਹੋਵੇਗਾ। ਇਸ ਵਿੱਚ ਹਿੱਸਾ ਲੈਣ ਵਾਲਾ ਹਰ ਵਿਅਕਤੀ, ਕਰੀਜ਼ ਆਰਟ ਸਪਲਾਈਜ਼ (Curry's Art Supplies) ਵਾਸਤੇ 100 ਡਾਲਰ ਦਾ ਗਿਫਟ ਸਰਟੀਫਿਕੇਟ ਜਿੱਤਣ ਲਈ ਸ਼ਾਮਲ ਹੋਵੇਗਾ। ਸਾਰੇ ਕਲਾਕਾਰਾਂ ਅਤੇ ਕਲਾ ਸੰਗਠਨਾਂ ਨੂੰ ਹਿੱਸਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

ਏ.ਸੀ.ਸੀ.ਆਈ.ਡੀ.ਏ. (ACCIDA), ਸਿਟੀ ਆਫ ਬ੍ਰੈਂਪਟਨ ਦੇ ਅਧੀਨ ਵਿਕਸਿਤ ਹੋਣ ਵਾਲਾ ਬੇਜੇਜ਼ ਸੰਗਠਨ ਹੈ, ਜੋ ਕਈ ਤਰ੍ਹਾਂ ਦੇ ਪ੍ਰੋਗਰਾਮਾਂ, ਸੇਵਾਵਾਂ ਅਤੇ ਵਸੀਲਿਆਂ ਦੇ ਦੁਆਰਾ ਇਸ ਖੇਤਰ ਵਿੱਚ ਵਾਧਾ ਕਰਨ, ਇਸਦਾ ਜਸ਼ਨ ਮਨਾਉਣ, ਹਿਮਾਇਤ ਕਰਨ ਅਤੇ ਜੁੜਨ ਤੇ ਕੇਂਦਰਿਤ ਹੈ। ਕਲਾ ਕਮਿਊਨਿਟੀ ਦਾ ਫੀਡਬੈਕ, ਰਚਨਾਤਮਕ ਥਾਂ ਦੀ ਲੋੜ ਸਮੇਤ, ਪ੍ਰੋਗਰਾਮਿੰਗ ਅਤੇ ਸਹਿਯੋਗ ਸਬੰਧੀ ਮਾਰਗ ਦਰਸ਼ਨ ਵਿੱਚ ਮਦਦ ਕਰੇਗਾ।

ਏ.ਸੀ.ਸੀ.ਆਈ.ਡੀ.ਏ., ਵੀਰਵਾਰ, 26 ਅਗਸਤ ਨੂੰ ਸ਼ਾਮ 6:30 ਤੋਂ 8 ਵਜੇ ਤੱਕ, ਕਲਾਕਾਰਾਂ ਲਈ ਥਾਂ ਬਾਰੇ ਚਰਚਾ ਕਰਨ ਵਾਸਤੇ, ਐਨਲਾਈਨ ਆਰਟਿਸਟ ਕਮਿਊਨਿਟੀ ਰਾਊਂਡਟੇਬਲ (Artist Community Roundtable) ਦਾ ਆਯੋਜਨ ਕਰ ਰਹੀ ਹੈ। ਇਹ ਮੁਫਤ ਕਾਰਜਕਰਮ, ਇਹ ਚਰਚਾ ਕਰਨ ਲਈ ਕਿ ਕਲਾਕਾਰ ਕਮਿਊਨਿਟੀਜ਼ ਅਤੇ ਥਾਵਾਂ ਦੀ ਕਿਵੇਂ ਸਹਾਇਤਾ ਕੀਤੀ ਜਾ ਸਕਦੀ ਹੈ, ਸਿਟੀ ਆਫ ਬ੍ਰੈਂਪਟਨ ਦੀ ਪਲਾਨਿੰਗ ਐਂਡ ਅਰਬਨ ਡਿਜ਼ਾਈਨ (Planning and Urban Design) ਟੀਮਾਂ, ਰਿਸਰਚ ਕਰਨ ਵਾਲਿਆਂ ਦੇ ਪ੍ਰਤੀਨਿਧੀਆਂ ਸਮੇਤ, ਮਾਹਰਾਂ ਦੇ ਪੈਨਲ ਨੂੰ ਇਕੱਠਾ ਲਿਆਵੇਗਾ। ਵੇਰਵਿਆਂ ਅਤੇ ਰਜਿਸਟਰ ਕਰਨ ਲਈ, [accida.ca](http://accida.ca) ਤੇ ਜਾਓ।

### ਹਵਾਲੇ

“ਏ.ਸੀ.ਸੀ.ਆਈ.ਡੀ.ਏ., ਬ੍ਰੈਂਪਟਨ ਦੇ ਕਲਾ ਅਤੇ ਸੱਭਿਆਚਾਰ ਸਬੰਧੀ ਮਹੱਲੇ ਨੂੰ ਬਿਹਤਰ ਬਣਾਉਣ ਅਤੇ ਸਹਿਯੋਗ ਕਰਨ ਵਿੱਚ ਵੱਡੀ ਭੂਮਿਕਾ ਨਿਭਾਵੇਗੀ। ਇਹ ਫੀਡਬੈਕ ਲੈਣਾ, ਸਾਡੇ ਕਲਾਕਾਰਾਂ ਅਤੇ ਕਲਾ ਸੰਗਠਨਾਂ ਨੂੰ ਅੱਗੇ ਵਧਾਉਣ ਲਈ ਸਹਾਇਤਾ ਕਰਨ ਲਈ ਮਹੱਤਵਪੂਰਣ ਹੈ, ਤਾਂ ਜੋ ਅਸੀਂ ਸਾਡੀ ਰਚਨਾਤਮਕ ਕਮਿਊਨਿਟੀ ਦਾ ਬਿਹਤਰ ਢੰਗ ਨਾਲ ਸ਼ਕਤੀਕਰਨ ਕਰ ਸਕੀਏ। ਮੈਂ ਹਰ ਕਿਸੇ ਨੂੰ ਹਿੱਸਾ ਲੈਣ ਅਤੇ ਆਪਣੀ ਰਾਏ ਦੇਣ ਦੀ ਸਲਾਹ ਦਿੰਦਾ ਹਾਂ!”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਇਹ ਦੇਖ ਕੇ ਮੈਨੂੰ ਬੇਹੱਦ ਖੁਸ਼ੀ ਹੈ ਕਿ ਏ.ਸੀ.ਸੀ.ਆਈ.ਡੀ.ਏ. ਨੇ ਕਲਾ ਕਮਿਊਨਿਟੀ ਵਿੱਚ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਸੰਪੰਨ, ਆਤਮਵਿਸ਼ਵਾਸੀ ਅਤੇ

ਮੁੱਲਵਾਨ ਰਚਨਾਤਮਕ ਮਹੌਲ ਤਿਆਰ ਕਰਨ ਦਾ ਉਹਨਾਂ ਦਾ ਦ੍ਰਿਸ਼ਟੀਕੋਣ ਉਤਸ਼ਾਹੀ ਹੈ ਅਤੇ ਇਸ ਸ਼ਹਿਰ ਅਤੇ ਨਿਵਾਸੀਆਂ ਅਤੇ ਕਾਰੋਬਾਰੀਆਂ ਦੀਆਂ ਰੋਜ਼ਾਨਾ ਜ਼ਿੰਦਗੀਆਂ ਲਈ ਬੇਹੱਦ ਮੁੱਲਵਾਨ ਹੈ।”

- *ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਕਾਰਪੋਰੇਟ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ*

“ਬ੍ਰੈਂਪਟਨ ਦੀ ਕਲਾ, ਸੱਭਿਆਚਾਰ ਅਤੇ ਰਚਨਾਤਮਕ ਇੰਡਸਟਰੀ, ਸਾਡੇ ਸ਼ਹਿਰ ਦੇ ਜੋਸ਼ੀਲੇ ਮੋਜੈਕ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਉਹਨਾਂ ਦਾ ਕੰਮ, ਸਾਡੇ ਲੋਕਲ ਕਲਾਕਾਰਾਂ ਅਤੇ ਕਲਾ ਸੰਗਠਨਾਂ ਨੂੰ ਸਹਿਯੋਗ ਦੇਣ ਵਿੱਚ ਮਦਦ ਕਰੇਗਾ, ਤਾਂ ਜੋ ਉਹ ਬ੍ਰੈਂਪਟਨ ਨੂੰ ਘਰ ਆਖਣ ਵਿੱਚ ਮਾਣ ਮਹਿਸੂਸ ਕਰ ਸਕਣ।”

- *ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ*

-30-

**ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ।** ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

#### **ਮੀਡੀਆ ਸੰਪਰਕ**

ਪ੍ਰਭਜੋਤ ਕੈਥ (Prabhjot Kainth)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Prabhjot.Kainth@brampton.ca](mailto:Prabhjot.Kainth@brampton.ca)